

ਆਈ. ਸੀ. ਏ. ਆਰ - ਭਾਰਤੀ ਖੇਤੀਬਾੜੀ ਖੋਜ ਸੰਸਥਾ
ਨਰਮੇ-ਕਪਾਹ ਦੀ ਫ਼ਸਲ ਲਈ (20 ਤੋਂ 26 ਜੂਨ 2016) ਹਫਤੇ ਲਈ ਸਿਫਾਰਿਸ਼ਾਂ

“ਇਹ ਸਲਾਹਾਂ ਪ੍ਰਾਇਮਰੀ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਆਈਆਂ ਸਿਫਾਰਿਸ਼ਾਂ ਅਨੁਸਾਰ ਹਨ”

ਮਿਤੀ	ਮੀਂਹ (ਮਿ.ਮੀ.)							ਸਲਾਹ
	ਜੂਨ 2016							
	20	21	22	23	24	25	26	
ਪੰਜਾਬ								1. ਪੰਜਾਬ ਪ੍ਰਾਂਤ ਵਿੱਚ ਨਰਮੇ-ਕਪਾਹ ਦੀ ਫ਼ਸਲ ਆਪਣੀ ਮੁੱਢਲੀ ਅਵਸਥਾ ਵਿੱਚ ਹੈ। 2. ਨਰਮੇ-ਕਪਾਹ ਅਤੇ ਨਦੀਨਾਂ ਉੱਤੇ ਚਿੱਟੀ ਮੱਖੀ ਲਈ ਸਰਵੇਖਣ ਲਗਾਤਾਰ ਚੱਲ ਰਿਹਾ ਹੈ। 3. ਖੇਤਾਂ ਨੂੰ ਨਦੀਨ ਰਹਿਤ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। 4. ਫਰੀਦਕੋਟ ਵਿੱਚ ਔਸਤਨ ਚਿੱਟੀ ਮੱਖੀ ਨਰਮੇ ਉੱਤੇ ਵੱਖ-ਵੱਖ ਪਿੰਡਾਂ ਵਿੱਚ ਦੇਖੀ ਗਈ ਜਿਵੇਂ ਕਿ ਬੀੜ ਵਿੱਚ 0.6, ਸਿੱਖਾਂ ਵਾਲਾ ਵਿੱਚ 17.2, ਕਲੇਰ ਅਤੇ ਡੋਡ ਵਿੱਚ 7.0, ਚਹਿਲ ਵਿੱਚ 3.0 ਅਤੇ ਖਾਰੇ ਵਿੱਚ 2.20 ਚਿੱਟੀ ਮੱਖੀ ਪ੍ਰਤੀ ਤਿੰਨ ਪੱਤੇ ਪਾਈ ਗਈ ਹੈ। ਇਸ ਤੋਂ ਇਲਾਵਾ ਮੁਕਤਸਰ ਜਿਲ੍ਹੇ ਦੇ ਪਿੰਡ ਭੂਰਾ ਗੁਜਰ ਵਿੱਚ 5.9, ਉਦੇਕਰਨ ਵਿੱਚ 22.5 ਅਤੇ ਕੋਟਲੀ ਵਿੱਚ 29.2 ਚਿੱਟੀ ਮੱਖੀ ਪ੍ਰਤੀ ਤਿੰਨ ਪੱਤੇ ਪਾਈ ਗਈ ਹੈ ਜਦ ਕਿ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਗੋਬਿੰਦਗੜ੍ਹ ਵਿੱਚ 16.3 ਚਿੱਟੀ ਮੱਖੀ ਪ੍ਰਤੀ 3 ਪੱਤੇ ਪਾਈ ਗਈ ਹੈ। 5. ਬਾਰਸ਼ ਨਾ ਹੋਣ ਦੀ ਹਾਲਤ ਵਿੱਚ, ਕਿਸਾਨ ਵੀਰਾਂ ਨੂੰ ਨਰਮੇ-ਕਪਾਹ ਦੀ ਫ਼ਸਲ ਦੀ ਪਹਿਲੀ ਸਿੰਚਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਫ਼ਸਲ ਨੂੰ ਝੁਲਸਣ ਤੋਂ ਬਚਾਇਆ ਜਾ ਸਕੇ। 6. ਸਿੰਚਾਈ ਤੋਂ ਬਾਅਦ, ਨਰਮੇ ਕਪਾਹ ਨੂੰ ਨਾਈਟਰੋਜਨ ਦੀ ਪਹਿਲੀ ਕਿਸ਼ਤ (65 ਕਿਲੋ ਯੂਰੀਆ ਪ੍ਰਤੀ ਏਕੜ ਬੀ.ਟੀ. ਨਰਮੇ ਲਈ ਅਤੇ 30-35 ਕਿਲੋ ਯੂਰੀਆ ਪ੍ਰਤੀ ਏਕੜ ਨਾਨ ਬੀ.ਟੀ. ਕਿਸਮਾਂ ਲਈ) ਦੇ ਦਿਓ। 7. ਹਰਿਆਣਾ ਪ੍ਰਾਂਤ ਦੇ ਲੱਗਭੱਗ ਸਾਰੇ ਇਲਾਕਿਆਂ ਵਿੱਚ ਨਰਮੇ ਦੀ ਫ਼ਸਲ ਆਪਣੀ ਮੁੱਢਲੀ ਅਵਸਥਾ ਵਿੱਚ ਹੈ। 8. ਕਿਸਾਨ ਵੀਰਾਂ ਨੂੰ ਨਰਮੇ ਦੀ ਫ਼ਸਲ ਵਿੱਚ ਕੀੜਿਆਂ ਦੇ ਹਫ਼ਤੇਵਾਰ ਸਰਵੇਖਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਰਸਾਇਣਕ/ਕੀਟਨਾਸ਼ਕਾਂ ਦੀ ਦੇਰੀ ਨਾਲ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਨਿੰਮੀਸੀਡੀਨ 300 ਪੀ.ਪੀ.ਐਮ @ 1 ਲਿਟਰ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। 9. ਲੋੜ ਦੇ ਅਨੁਸਾਰ ਹੀ ਨਰਮੇ-ਕਪਾਹ ਦੀ ਫ਼ਸਲ ਦੀ ਸਿੰਚਾਈ ਕਰੋ। 10. ਸਿਰਸਾ ਵਿੱਚ ਨਰਮੇ-ਕਪਾਹ ਦੀ ਫ਼ਸਲ 30-35 ਦਿਨਾਂ ਦੀ ਹੈ। ਕਾਫ਼ੀ ਥਾਵਾਂ ਉੱਤੇ ਕਿਸਾਨਾਂ ਨੇ ਯੂਰੀਆ ਦੀ ਪਹਿਲੀ ਕਿਸ਼ਤ ਫ਼ਸਲ ਨੂੰ ਦੇ ਦਿੱਤੀ ਹੈ। 11. ਪਹਿਲੀ ਸਿੰਚਾਈ ਤੋਂ ਬਾਅਦ ਨਰਮੇ-ਕਪਾਹ ਵਿੱਚ ਨਦੀਨ ਦੇਖੇ ਗਏ ਹਨ ਅਤੇ ਇਹ ਖੇਤਾਂ ਦੇ ਵੱਟ ਬੰਨੇ ਅਤੇ ਨਾਲ ਲਗਦੀਆਂ ਜਗ੍ਹਾ ਵਿੱਚ ਪਾਏ ਗਏ ਹਨ। 12. ਚਿੱਟੀ ਮੱਖੀ 0 ਤੋਂ 15 ਪ੍ਰਤੀ ਤਿੰਨ ਪੱਤੇ ਪਾਈ ਗਈ ਹੈ।
ਬਠਿੰਡਾ	3	1	0	0	0	0	0	
ਫਿਰੋਜ਼ਪੁਰ	0	2	0	0	0	0	0	
ਮੁਕਤਸਰ	0	1	0	0	0	0	0	
ਮਾਨਸਾ	1	1	0	0	0	0	0	
ਹਰਿਆਣਾ								
ਸਰਸਾ	1	0	0	0	0	0	0	
ਹਿਸਾਰ	0	0	0	0	0	0	0	
ਫਤਿਹਾਬਾਦ	1	0	0	0	0	0	0	
ਪੰਜਾਬ								
ਹਨੂਮਾਨਗੜ੍ਹ	1	0	2	3	2	0	0	
ਸ੍ਰੀ ਗੰਗਾਨਗਰ	0	0	2	3	2	0	0	
ਬਾਂਸਵਾੜਾ	1	4	7	8	2	0	0	

							<p>ਜਿਸ ਵਿੱਚ ਮੁਸ਼ੋਬਵਾਲਾ ਪਿੰਡ ਵਿੱਚ 15 ਚਿੱਟੀ ਮੱਖੀ ਪ੍ਰਤੀ ਤਿੰਨ ਪੱਤੇ ਪਾਈ ਗਈ ਹੈ ਅਤੇ ਇਹ ਨਰਮੇ-ਕਪਾਹ ਦੀ ਫ਼ਸਲ ਬਿਲਕੁਲ ਸੜਕ ਦੇ ਕਿਨਾਰੇ ਉੱਤੇ ਸੀ ਅਤੇ ਫ਼ਸਲ 75 ਦਿਨਾਂ ਦੀ ਸੀ।</p> <p>13. ਕਈ ਥਾਵਾਂ ਉੱਤੇ, ਦੇਸੀ ਕਪਾਹ ਵਿੱਚ ਜੜ੍ਹਾਂ ਦੇ ਗਲਣ ਦੀ ਸ਼ਿਕਾਇਤ ਪਾਈ ਗਈ ਹੈ।</p> <p>14. ਕਿਸਾਨ ਵੀਰਾਂ ਨੂੰ ਨਰਮੇ ਦੀ ਫ਼ਸਲ ਵਿੱਚ ਕੀੜਿਆ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।</p> <p>15. ਜਿਥੇ ਨਰਮੇ-ਕਪਾਹ ਦੀ ਫ਼ਸਲ ਕਿੰਨੂ ਦੇ ਬਾਗਾਂ ਨਾਲ ਹੈ ਉਥੇ ਸਰਵੇਖਣ ਬਹੁਤ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ।</p> <p>16. ਜਿਹੜੇ ਥਾਵਾਂ ਉੱਤੇ ਚਿੱਟੀ ਮੱਖੀ ਆਪਣੀ ਆਰਥਿਕ ਕਗਾਰ ਪਾਰ ਕਰ ਚੁੱਕੀ ਹੋਵੇ ਉਥੇ ਨਿੱਮ ਅਧਾਰਤ ਸਪਰੇਅ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।</p> <p>17. ਪਹਿਲੀ ਸਿੰਚਾਈ ਤੋਂ ਬਾਅਦ ਨਰਮੇ-ਕਪਾਹ ਦੀ ਫ਼ਸਲ ਨੂੰ ਨਦੀਨਾਂ ਤੋਂ ਰਹਿਤ ਅਤੇ ਸਾਫ਼ ਰੱਖਣ ਲਈ ਸਲਾਹ ਦਿੱਤੀ ਜਾਂਦੀ ਹੈ।</p> <p>18. ਕਿਸਾਨ ਵੀਰਾਂ ਨੂੰ ਨਾਈਟਰੋਜਨ (ਯੂਰੀਆ) ਦੀ ਸਿਫ਼ਾਰਿਸ਼ ਕੀਤੀ ਹੋਈ ਮਾਤਰਾ ਹੀ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਜ਼ਿਆਦਾ ਮਾਤਰਾ ਬਿਲਕੁਲ ਗੁਰੇਜ਼ ਕਰਨੀ ਚਾਹੀਦੀ ਹੈ।</p>
--	--	--	--	--	--	--	--